



### 6 ਸਤੰਬਰ ਤੋਂ ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿੱਚ ਤਬਦੀਲੀਆਂ

ਬ੍ਰੈਂਪਟਨ, ਓਨਟਾਰੀਓ (15 ਅਗਸਤ, 2022) – ਇਹ ਯਕੀਨੀ ਬਣਾਉਣ ਲਈ ਕਿ ਸਾਡਾ ਟ੍ਰਾਂਜ਼ਿਟ ਸਿਸਟਮ, ਸ਼ਹਿਰ ਵਿੱਚ ਲੋਕਾਂ ਨੂੰ ਚੰਗੀ ਤਰ੍ਹਾਂ ਗਤੀਸ਼ੀਲ ਰੱਖ ਸਕਦਾ ਹੈ, ਮੰਗਲਵਾਰ, 6 ਸਤੰਬਰ, 2022 ਤੋਂ, ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਸੇਵਾ ਵਿੱਚ ਤਬਦੀਲੀਆਂ ਕਰ ਰਿਹਾ ਹੈ।

ਹੇਠਾਂ ਲਿਖੇ ਰੂਟਾਂ ਤੇ ਸੇਵਾ ਫਿਰ ਸ਼ੁਰੂ ਕੀਤੀ ਜਾਵੇਗੀ ਅਤੇ ਬੱਸਾਂ ਸੰਸ਼ੋਧਿਤ ਸੇਵਾ ਲੈਵਲਾਂ ਤੇ ਚੱਲਣਗੀਆਂ:

- 501C ਜ਼ੂਮ ਕਵੀਨ (501C Züm Queen), ਸਿਰਫ ਬ੍ਰੈਮਲੀ ਟਰਮੀਨਲ (Bramalea Terminal) ਤੋਂ ਯੌਰਕ ਯੂਨੀਵਰਸਿਟੀ (York University) ਤੱਕ (ਹਾਈਵੇ 407 (Highway 407) ਤੋਂ ਹੋ ਕੇ)
  - ਸਵੇਰ ਦੀ ਵਿਅਸਤ ਸਮੇਂ ਵਾਲੀ ਪੂਰਬ ਵੱਲ ਦੀ ਫ੍ਰੀਕਵੈਂਸੀ (ਬ੍ਰੈਮਲੀ ਟਰਮੀਨਲ ਤੋਂ ਯੌਰਕ ਯੂਨੀਵਰਸਿਟੀ): 7.5 ਮਿੰਟ
    - ਪਹਿਲੀ ਪੂਰਬ ਵੱਲ ਦੀ 501C ਟ੍ਰਿਪ ਰਵਾਨਗੀ ਬ੍ਰੈਮਲੀ ਟਰਮੀਨਲ ਸਵੇਰੇ 6:23 ਵਜੇ
    - ਆਖਰੀ ਪੂਰਬ ਵੱਲ ਦੀ 501C ਟ੍ਰਿਪ ਰਵਾਨਗੀ ਬ੍ਰੈਮਲੀ ਟਰਮੀਨਲ ਸਵੇਰੇ 10:55 ਵਜੇ
  - ਸ਼ਾਮ ਦੀ ਵਿਅਸਤ ਸਮੇਂ ਵਾਲੀ ਪੱਛਮ ਵੱਲ ਦੀ ਫ੍ਰੀਕਵੈਂਸੀ (ਯੌਰਕ ਯੂਨੀਵਰਸਿਟੀ ਤੋਂ ਬ੍ਰੈਮਲੀ ਟਰਮੀਨਲ): 6 ਮਿੰਟ
    - ਪਹਿਲੀ ਪੱਛਮ ਵੱਲ ਦੀ 501C ਟ੍ਰਿਪ ਰਵਾਨਗੀ ਯੌਰਕ ਯੂਨੀਵਰਸਿਟੀ ਦੁਪਹਿਰ ਬਾਅਦ 2:30 ਵਜੇ
    - ਆਖਰੀ ਪੱਛਮ ਵੱਲ ਦੀ 501C ਟ੍ਰਿਪ ਰਵਾਨਗੀ ਯੌਰਕ ਯੂਨੀਵਰਸਿਟੀ ਸ਼ਾਮ 7:12 ਵਜੇ
- 561 ਜ਼ੂਮ ਕਵੀਨ ਵੈਸਟ (561 Züm Queen West)
- 104 ਚਿੰਗਕੂਜ਼ੀ ਐਕਸਪ੍ਰੈਸ (Chinguacousy Express)

ਹੇਠਾਂ ਲਿਖੇ ਰੂਟਾਂ ਤੇ ਪੂਰੇ ਸੇਵਾ ਲੈਵਲਾਂ ਤੇ ਬੱਸਾਂ ਚੱਲਣਗੀਆਂ:

- 199 ਯੂ.ਟੀ.ਐਮ. ਐਕਸਪ੍ਰੈਸ (199 UTM Express)
- ਰੂਟਸ 200-217 ਆਈਰਾਈਡ ਸਕੂਲ ਸਪੈਸ਼ਲਸ (200-217 iRide School Specials)

ਹੇਠਾਂ ਲਿਖੇ ਰੂਟ, ਅਗਲੇ ਨੋਟਿਸ ਤੱਕ ਰੱਦ ਰਹਿਣਗੇ (ਕਾਰਜਦਿਨ ਅਤੇ ਵੀਕੈਂਡਸ ਸਮੇਤ):

- 501A ਜ਼ੂਮ ਕਵੀਨ (501A Züm Queen) (501/501C ਹੁਣ ਵੀ ਚੱਲ ਰਹੀ ਹੈ)
- 18B ਡਿਕਸੀ (18B Dixie) (18 ਡਿਕਸੀ ਹੁਣ ਵੀ ਚੱਲ ਰਹੀ ਹੈ)
- 21 ਹਾਰਟ ਲੇਕ (21 Heart Lake)
- 58 ਫਾਈਨੈਂਸੀਅਲ ਡ੍ਰਾਈਵ (58 Financial Drive)
- 92 ਬ੍ਰੈਮਲੀ ਗੋ (92 Bramalea GO)
- 185 ਡਿਕਸੀ ਐਕਸਪ੍ਰੈਸ (185 Dixie Express)

ਸੈਡਿਊਲ ਵਿੱਚ ਤਬਦੀਲੀਆਂ ਦੀ ਪੂਰੀ ਸੂਚੀ ਅਤੇ ਰੂਟ ਬਾਰੇ ਜਾਣਕਾਰੀ ਲਈ, [ਇੱਥੇ ਕਲਿੱਕ ਕਰੋ \(click here\)](#)।



ਆਪਣੀ ਅਗਲੀ ਟ੍ਰਿਪ ਦੀ ਯੋਜਨਾ ਬਣਾਉਣ ਲਈ, ਬ੍ਰੈਂਪਟਨ ਟ੍ਰਾਂਜ਼ਿਟ ਸੰਪਰਕ ਕੇਂਦਰ (Brampton Transit Contact Centre) ਨੂੰ 905.874.2999 ਤੇ ਫੋਨ ਕਰੋ ਜਾਂ [www.triplinx.ca](http://www.triplinx.ca) ਤੇ ਜਾਓ।

ਵਸੀਲਾ ਉਪਲਬਧਤਾ ਅਤੇ ਰਾਈਡਰਸ਼ਿਪ ਦਾ ਨਿਰੀਖਣ ਜਾਰੀ ਰਹੇਗਾ ਅਤੇ ਬ੍ਰੈਂਪਟਨ ਟ੍ਰਾਂਜ਼ਿਟ ਜਲਦੀ ਤੋਂ ਜਲਦੀ ਸੇਵਾਵਾਂ ਬਹਾਲ ਕਰੇਗਾ।

-30-

### ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)